

ਤੁਰੰਤ ਰਿਲੀਜ਼ ਲਈ

ਸਿਟੀ ਫੂਡ ਟਰੱਕ ਫੈਸਟੀਵਲ ਦੇ ਨਾਲ ਇਮੈਂਸੀਪੇਸ਼ਨ ਡੇ ਦਾ ਜਸ਼ਨ ਮਨਾ ਰਹੀ ਹੈ

ਬ੍ਰੈਂਪਟਨ, ਓਨਟਾਰੀਓ (23 ਜੁਲਾਈ, 2021) – 1 ਅਗਸਤ ਨੂੰ, ਸਿਟੀ ਆਫ ਬ੍ਰੈਂਪਟਨ ਤੁਹਾਨੂੰ ਇਮੈਂਸੀਪੇਸ਼ਨ ਡੇ (Emancipation Day) ਦਾ ਜਸ਼ਨ ਮਨਾਉਣ ਲਈ ਸੱਦਾ ਦੇ ਰਹੀ ਹੈ। ਇਸ ਦਿਨ ਨੂੰ, ਪੂਰੀ ਦੁਨੀਆ ਵਿੱਚ ਅਫਰੀਕੀ ਵੰਸ਼ ਦੇ ਲੋਕਾਂ ਦੀ ਗੁਲਾਮੀ ਦੇ ਅੰਤ ਦੇ ਯਾਦਗਾਰ ਦਿਨ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਕਾਰਜਕਰਮ, ਸਵੇਰੇ 10 ਵਜੇ ਕੇਨ ਵਿਲੀਅਨਸ ਸਕਵੇਅਰ (Ken Whillans Square) ਵਿਖੇ ਵਿਅਕਤੀਗਤ ਤੌਰ ਤੇ ਝੰਡਾ ਲਹਿਰਾਉਣ ਦੇ ਨਾਲ ਸ਼ੁਰੂ ਹੋਵੇਗਾ, ਉਸਦੇ ਬਾਅਦ ਦੁਪਹਿਰ ਤੋਂ ਰਾਤ 8 ਵਜੇ ਤੱਕ, ਇਮੈਂਸੀਪੇਸ਼ਨ ਪਾਰਕ, 7599 ਡਿਕਸੀ ਰੋਡ (Emancipation Park, 7599 Dixie Road) ਵਿੱਚ ਸੰਗੀਤ ਅਤੇ ਮਨੋਰੰਜਨ ਸਮੇਤ, ਫੂਡ ਟਰੱਕ ਫੈਸਟੀਵਲ ਹੋਵੇਗਾ। ਇਸ ਵਿੱਚ ਹਿੱਸਾ ਲੈਣ ਵਾਸਤੇ, ਪਹਿਲਾਂ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੈ।

ਸਿਟੀ ਆਫ ਬ੍ਰੈਂਪਟਨ ਦੀ [ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ \(Economic Empowerment and Anti-Black Racism Unit\)](#), *ਪਾਸਿੰਗ ਦ ਟੋਰਚ ਅਵਾਰਡਸ (Passing the Torch Awards)* ਪੇਸ਼ ਕਰੇਗੀ। ਇਹ ਇੱਕ ਨਵਾਂ ਮਾਨਤਾ ਪ੍ਰੋਗਰਾਮ ਹੈ, ਜੋ ਬਲੈਕ ਨੌਜਵਾਨਾਂ ਅਤੇ ਗਿਆਨ ਦੇਣ ਅਤੇ ਸਫਲਤਾ ਦਾ ਰਾਹ ਦਿਖਾਉਣ ਵਾਲੇ ਲੋਕਾਂ ਨੂੰ ਇਕੱਠੇ ਲਿਆਉਂਦਾ ਹੈ। ਓਨਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ (Legislative Assembly) ਲਈ ਚੁਣੀ ਗਈ ਪਹਿਲੀ ਬਲੈਕ ਮਹਿਲਾ, ਜ਼ਨੈਨਾ ਅਕਾਂਡੇ (Zanana Akande) ਮੁੱਖ ਸਪੀਕਰ ਹੋਣਗੇ ਅਤੇ ਉਹ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਕੇਨ ਵਿਲੀਅਨਸ ਸਕਵੇਅਰ ਵਿੱਚ ਅਵਾਰਡਸ ਪ੍ਰੋਗਰਾਮ ਪੇਸ਼ ਕਰਨਗੇ।

ਝੰਡਾ ਲਹਿਰਾਉਣ ਦੀ ਰਸਮ ਵਿੱਚ ਸ਼ਾਮਲ ਹੋਣ ਜਾਂ ਫੂਡ ਟਰੱਕ ਫੈਸਟੀਵਲ ਲਈ ਆਪਣੀ ਟੇਬਲ ਬੁੱਕ ਕਰਨ ਲਈ, brampton.ca/events ਤੇ ਜਾਓ।

ਸਿਟੀ ਨੇ ਪਹਿਲੀ ਵਾਰ 2020 ਵਿੱਚ, ਡਿਕਸੀ 407 ਸਪੋਰਟਸ ਪਾਰਕ (Dixie 407 Sports Park) ਦਾ ਨਾਮ ਬਦਲ ਕੇ ਇਮੈਂਸੀਪੇਸ਼ਨ ਪਾਰਕ ਰੱਖਦੇ ਹੋਏ ਇਮੈਂਸੀਪੇਸ਼ਨ ਡੇ ਨੂੰ ਮਾਨਤਾ ਦਿੱਤੀ ਸੀ। ਇਸ ਪਾਰਕ ਵਿੱਚ ਛੋਟੀਆਂ ਅਤੇ ਵੱਡੀਆਂ ਸੈਂਕੜੇ ਪਿਚਾਂ ਅਤੇ ਕ੍ਰਿਕੇਟ ਗ੍ਰਾਊਂਡ ਹਨ। ਇਸ ਸਾਲ ਅਸੀਂ ਹਰ ਵਿਅਕਤੀ ਨੂੰ ਕੈਰੇਬਿਅਨ ਵਿਰਸੇ ਅਤੇ ਅਜ਼ਾਦੀ, ਬ੍ਰੈਂਪਟਨ ਦੀ ਬਲੈਕ ਕਮਿਊਨਿਟੀ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਕਲਾ, ਸੱਭਿਆਚਾਰ, ਭੋਜਨ ਅਤੇ ਕਮਿਊਨਿਟੀ ਦੇ ਦਿਨ ਦੇ ਨਾਲ ਸਾਡੇ ਵੰਨ-ਸੁਵੰਨੇ ਮੈਜੈਕ ਦਾ ਜਸ਼ਨ ਮਨਾਉਣ ਲਈ ਸੱਦਾ ਦਿੰਦੇ ਹਾਂ।

ਹਵਾਲੇ

“ਬ੍ਰੈਂਪਟਨ ਦਾ ਵੰਨ-ਸੁਵੰਨਾ ਪਿਛੋਕੜ ਹੀ ਇਸ ਸ਼ਹਿਰ ਨੂੰ ਬੇਜੋੜ ਅਤੇ ਖੂਬਸੂਰਤ ਮੈਜੈਕ ਬਣਾਉਂਦਾ ਹੈ, ਜਿਸਦਾ ਅਸੀਂ ਜਸ਼ਨ ਮਨਾਉਂਦੇ ਹਾਂ ਅਤੇ ਇਸਦੀ ਕਦਰ ਕਰਦੇ ਹਾਂ। ਪਿਛਲੇ ਸਾਲ, ਸਿਟੀ ਕਾਊਂਸਿਲ ਨੇ ਗਲੋਬਲ ਮਾਨਤਾ ਵਿੱਚ ਸ਼ਾਮਲ ਹੋਣ ਅਤੇ ਅਤੀਤ ਨੂੰ ਯਾਦਗਾਰ ਬਣਾਉਣ ਲਈ, ਬ੍ਰੈਂਪਟਨ ਵਿੱਚ 1 ਅਗਸਤ ਨੂੰ ਇਮੈਂਸੀਪੇਸ਼ਨ ਡੇ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਅਤੇ ਸਿਟੀ ਦੇ ਡਿਕਸੀ 407 ਸਪੋਰਟਸ ਪਾਰਕ ਦਾ ਨਾਮ ਬਦਲ ਕੇ ਇਮੈਂਸੀਪੇਸ਼ਨ ਪਾਰਕ ਰੱਖਿਆ ਸੀ, ਕਿਉਂਕਿ ਅਸੀਂ ਸਾਰੇ, ਪੂਰੇ ਬ੍ਰੈਂਪਟਨ ਵਾਸੀਆਂ ਲਈ ਨਿਰਪੱਖ ਅਤੇ ਬਰਾਬਰੀ ਵਾਲੇ ਭਵਿੱਖ ਵੱਲ ਵਧਣ ਤੇ ਕੰਮ ਕਰ ਰਹੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਪਿਛਲੇ ਸਾਲ ਸਿਟੀ ਦੀ ਐਂਟੀ-ਬਲੈਕ ਨਸਲਵਾਦ ਇਕਾਈ ਨੇ ਸਾਡੇ ਮੌਜੂਦਾ ਵਾਤਾਵਰਣ ਅਤੇ ਵਾਧੇ ਅਤੇ ਹਿਮਾਇਤ ਦੇ ਮੌਕਿਆਂ ਬਾਰੇ ਅਰਥਪੂਰਣ ਵਿਚਾਰ-ਵਟਾਂਦਰੇ ਕਰਨ ਵਾਸਤੇ, ਬ੍ਰੈਂਪਟਨ ਦੀ ਬਲੈਕ ਕਮਿਊਨਿਟੀ ਦੇ ਨਾਲ ਜੁੜਨ ਲਈ ਬਿਨਾਂ ਥੱਕੇ ਕੰਮ ਕੀਤਾ ਹੈ। ਇਮੈਂਸੀਪੇਸ਼ਨ ਡੇ ਸਾਡੇ ਲਈ ਬ੍ਰੈਂਪਟਨ ਦੇ ਬਲੈਕ ਵਿਰਸੇ ਅਤੇ ਸੱਭਿਆਚਾਰ ਦਾ ਜਸ਼ਨ ਮਨਾਉਣ ਅਤੇ ਉਸ ਗੱਲਬਾਤ ਨੂੰ ਜਾਰੀ ਰੱਖਣ ਵਾਸਤੇ, ਸਮੁੱਚੀ ਕਮਿਊਨਿਟੀ ਦੇ ਨਾਲ ਜੁੜਨ ਦਾ ਇੱਕ ਤਰੀਕਾ ਹੈ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਕਾਰਜਸਥਾਨ ਅਤੇ ਸਾਡੀ ਕਮਿਊਨਿਟੀ ਦੇਵਾਂ ਵਿੱਚ, ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਲਈ ਵਚਨਬੱਧ ਹੈ। ਸਾਡੀ ਐਂਟੀ-ਬਲੈਕ ਨਸਲਵਾਦ ਇਕਾਈ ਨੇ ਖੁਦ ਨੂੰ ਕਮਿਊਨਿਟੀ ਵਿੱਚ ਸਥਾਪਿਤ ਕੀਤਾ ਹੈ ਅਤੇ ਇਹ, ਬ੍ਰੈਂਪਟਨ ਵਿੱਚ ਤਬਦੀਲੀ ਲਿਆਉਣ ਦੇ ਪ੍ਰਤੀ ਕੰਮ ਕਰਨ ਵਿੱਚ ਕਿਰਿਆਸ਼ੀਲ ਭਾਈਵਾਲ ਬਣ ਚੁੱਕੀ ਹੈ। ਇਸ ਵਰਗੇ ਕਾਰਜਕਰਮਾਂ ਦੇ ਨਾਲ ਅਸੀਂ ਬ੍ਰੈਂਪਟਨ ਦੇ ਬਲੈਕ ਸੱਭਿਆਚਾਰ ਅਤੇ ਕਮਿਊਨਿਟੀ ਦੇ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹਾਂ ਅਤੇ ਇਸਦਾ ਜਸ਼ਨ ਮਨਾ ਸਕਦੇ ਹਾਂ।”

- ਡੇਵਿਡ ਬੈਰਿਕ (David Barrick), ਸੀ.ਏ.ਓ., ਸਿਟੀ ਆਫ ਬ੍ਰੈਂਪਟਨ

“ਇਹ ਬਹੁਤ ਮਹੱਤਵਪੂਰਣ ਹੈ ਕਿ ਪੂਰੀ ਦੁਨੀਆ ਵਿੱਚ ਅਗਲੀਆਂ ਪੀੜ੍ਹੀਆਂ ਨੂੰ, ਇਮੈਂਸੀਪੇਸ਼ਨ ਦੇ ਕੰਮ ਦੇ ਨਾਲ ਜੋੜਿਆ ਜਾਵੇ ਅਤੇ ਇਸਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਜਾਵੇ। 1 ਅਗਸਤ ਨੂੰ, ਅਸੀਂ ਉਹਨਾਂ ਲੋਕਾਂ ਨੂੰ ਸਨਮਾਨਿਤ ਕਰਨ ਨੂੰ ਤਰਜੀਹ ਦੇ ਰਹੇ ਹਾਂ, ਜਿਹਨਾਂ ਨੇ ਸਾਨੂੰ ਰਸਤਾ ਵਿਖਾਇਆ ਅਤੇ ਭਵਿੱਖੀ ਲੀਡਰਾਂ ਨੂੰ ਪ੍ਰੇਰਿਤ ਕਰਨ ਲਈ ਅਸੀਂ ਉਹਨਾਂ ਦੀ ਵਿਰਾਸਤ ਦਾ ਇਸਤੇਮਾਲ ਕਰਦੇ ਹਾਂ। ਪੀੜ੍ਹੀਆਂ ਦੇ ਵਿਚਕਾਰ ਅੰਤਰ ਨੂੰ ਖਤਮ ਕਰਨ ਲਈ ਇਹ ਇਕਾਈ, ਪਾਸਿੰਗ ਦ ਟੋਰਚ ਅਵਾਰਡਸ ਪੇਸ਼ ਕਰ ਰਹੀ ਹੈ। ਇਹ ਅਵਾਰਡ ਉਹਨਾਂ ਬਲੈਕ ਸਫਲ ਨੌਜਵਾਨਾਂ ਨੂੰ ਸਨਮਾਨਿਤ ਕਰਨਗੇ, ਜੋ ਕਮਿਊਨਿਟੀ ਵਿੱਚ ਸਕਾਰਾਤਮਕ ਤਬਦੀਲੀ ਲਿਆ ਰਹੇ ਹਨ।”

- ਗਵਿਨੇਥ ਚੈਪਮੈਨ (Gwyneth Chapman), ਸੀਨੀਅਰ ਐਡਵਾਈਜਰ, ਇਕੋਨੋਮਿਕ ਐਂਪਾਵਰਮੈਂਟ ਐਂਡ ਐਂਟੀ-ਬਲੈਕ ਰੋਸਿਜ਼ਮ ਯੂਨਿਟ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca